

# ਦਿ ਅਰਲਿ ਸਾਇਕੋਸਿਸ ਇਨਿਸ਼ਿਆਟਿਵ (ਈ ਪੀ ਆਈ) (EPI)

(ਸ਼ੁਰੂ ਵਿੱਚ ਹੀ ਸਾਇਕੋਸਿਸ ਵੱਲ ਧਿਆਨ)

ਜੇ ਤੁਹਾਨੂੰ ਸ਼ਕ ਹੈ ਕਿ ਕਿਸੇ ਨੂੰ ਸਾਇਕੋਸਿਸ ਹੋ ਰਹੀ ਹੈ ਤਾਂ ਤੁਹਾਨੂੰ ਕੀ ਕਰਣਾ ਚਾਹਿਦਾ ਹੈ?

ਪਹਿਲਾ ਕਦਮ ਇਹ ਹੈ ਕਿ ਤੁਸੀਂ ਸਾਇਕੋਸਿਸ ਬਾਰੇ ਜਾਣਕਾਰੀ ਲਵੇ। ਅਗਲਾ ਕਦਮ ਇਹ ਹੈ ਕਿ ਤੁਸੀਂ ਇਸ ਵਿਅਕਤੀ ਨੂੰ ਸਹੀ ਹੈਲਥ ਵਰਕਰ ਦੇ ਕੋਲ ਭੇਜੋ ਜੋ ਕਿ ਰੋਗ ਦੀ ਜਾਂਚ ਕਰਕੇ ਇਲਾਜ ਸ਼ੁਰੂ ਕਰ ਸਕੇ।

ਈ ਪੀ ਆਈ ਕੀ ਹੈ?

ਈ ਪੀ ਆਈ ਇਕ ਉਹ ਪਰੋਜੈਕਟ ਹੈ ਜਿਸ ਦਾ ਉਦੇਸ਼ ਸਾਇਕੋਸਿਸ ਦੇ ਅਰੰਭਕ ਲੱਛਣਾ ਨੂੰ ਪਛਾਣਨ ਦੀ ਯੋਗਤਾ ਨੂੰ ਵਧਾਉਣਾ ਹੈ ਤਾਂਕਿ ਇਸ ਦਾ ਠੀਕ ਇਲਾਜ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ। ਈ ਪੀ ਆਈ ਦੇ ਹੇਠ ਬੀ ਸੀ ਵਿਚਲੇ ਹੈਲਥ ਦੇ ਵੱਖ-ਵੱਖ ਖੇਤਰ ਇਸ ਯੋਜਨਾ ਨੂੰ ਲਾਗੂ ਕਰਨ ਗੇ ਜਿਸ ਦਾ ਉਦੇਸ਼ ਉਨ੍ਹਾਂ ਮੈਨੁਵਾਨਾਂ ਦੀ ਮਦਦ ਵਿੱਚ ਸੁਧਾਰ ਲਿਆਉਣਾ ਹੈ ਜੋ ਸਾਇਕੋਸਿਸ ਦੀ ਸ਼ੁਰੂ ਵਾਲੀ ਅਵਸਥਾ ਵਿੱਚ ਹਨ।

ਈ ਪੀ ਆਈ ਪਰੋਜੈਕਟ ਦੀ ਇਕ-ਵਾਰੀ ਦੇ ਫੰਡ ਬਰਿਟਿਸ਼ ਕੋਲੰਬਿਆ ਦੀ ਹੈਲਥ ਮਨਿਸਟਰੀ ਨੇ ਦਿੱਤੇ ਹਨ। ਇਹ ਇਕ-ਵਾਰੀ ਦੀ ਫੰਡਗ, ਜੋ ਮਹੇਕੂ (Mheccu) ਪਰਾਬੰਧ ਕਰ ਰਿਹਾ ਹੈ, ਬਰਿਜ ਫੰਡਗ ਦਾ ਇਕ ਅੰਗ ਹੈ ਜੋ ਮਨਿਸਟਰੀ ਨੇ ਮੈਂਟਲ ਹੈਲਥ ਪਲਾਨ ਅਤੇ ਬੋਸਟ ਪਰੋਕਟਿਸ਼ਨ ਇਨ ਮੈਂਟਲ ਹੈਲਥ ਰਿਫੋਰਮ ਦੇ ਮੁਤਾਬਕ, ਮੈਂਟਲ ਹੈਲਥ ਸਿਸਟਮ ਦੇ ਪੁਨਰ ਵਿਕਾਸ ਲਈ ਦਿੱਤੀ ਹੈ

ਈ ਪੀ ਆਈ ਮਨਿਸਟਰੀਆਂ ਅਤੇ ਏਸੈਂਸੀਆਂ ਦੀ ਸਾਂਝੀ ਕੋਨਸ਼ਨ ਹੈ। ਹੈਲਥ ਮਨਿਸਟਰੀ ਦੇ ਹੋਰ ਹਿੱਸੇਦਾਰ ਮਨਿਸਟਰੀ ਆਫ ਫੈਸਿਲਿ ਐੱਡ ਚਿਲਡਰਨ (ਏਮ ਸੀ ਏਫ) ਅਤੇ ਏਮ ਸੀ ਏਫ ਦੇ ਖੇਤਰੀ ਪ੍ਰਤੀਨਿਧੀ ਅਤੇ ਖੇਤਰੀ ਹੈਲਥ ਉਵੈਰਿਟੀਸ, ਮਨਿਸਟਰੀ ਆਫ ਐਜੂਕੇਸ਼ਨ ਅਤੇ ਖੇਤਰੀ ਕਾਊਨਸੀਲਾਂਗ ਅਤੇ ਸਪੈਸ਼ਨਲ ਸੱਗਰਵਿਸ਼ਸ ਦੇ ਪ੍ਰਤੀਨਿਧੀ, ਬੀ ਸੀ ਸਕਿਜ਼ੋਫਰੀਨਿਆ ਸੁਸਾਇਟੀ ਅਤੇ ਕਨੇਡਿਅਨ ਮੈਂਟਲ ਹੈਲਥ ਅਸੋਸੀਏਸ਼ਨ ਹਨ।

ਈ ਪੀ ਆਈ ਅਤੇ ਸੂਬੇ ਦੇ ਹੋਰ ਸੇਵਾਵਾਂ ਦੀ ਜਾਣਕਾਰੀ ਮਹੇਕੂ ਦੀ ਵੇਬਸਾਈਟ [www.mheccu.ubc.ca](http://www.mheccu.ubc.ca) ਤੋਂ ਮਿਲ ਸਕਦੀ ਹੈ।

# THE EARLY PSYCHOSIS INITIATIVE (EPI) ਦਿ ਅਰਲਿ ਸਾਇਕੋਸਿਸ ਇਨਿਸ਼ਿਆਟਿਵ (ਈ ਪੀ ਆਈ) (ਸ਼ੁਰੂ ਵਿੱਚ ਹੀ ਸਾਇਕੋਸਿਸ ਵੱਲ ਧਿਆਨ)

ਨਕਸਾਨ ਘਟਾਉਣਾ

ਨਤੀਜਾ ਵੱਧਾਉਣਾ :

ਸਾਇਕੋਸਿਸ (ਮਨੋਰੋਗ) ਦੀ ਛੇਤੀ ਅਤੇ ਸਫਲ ਇਲਾਜ ਦੀ ਮੱਹਤਤਾ



BRITISH  
COLUMBIA

Ministry of Health and  
Ministry Responsible for Seniors  
Ministry for Children and Families  
Ministry of Education

Mheccu Mental Health  
Evaluation & Community  
Consultation Unit



CANADIAN MENTAL  
HEALTH ASSOCIATION  
L'ASSOCIATION CANADIENNE  
POUR LA SANTÉ MENTALE



BC  
Schizophrenia  
Society

# ਸ਼ੁਰੂ ਵਿੱਚ ਹੀ ਮਦਦ

## ਮਨੋਰੋਗ (ਸਾਇਕੋਸਿਸ) ਕੀ ਹੈ?

ਸਾਇਕੋਸਿਸ ਇਕ ਉਹ ਬਿਮਾਰੀ ਹੈ ਜਿਸ ਵਿੱਚ ਹਕੀਕਤ ਪਰਖਣ ਦੀ ਯੋਗਤਾ ਵਿੱਚ ਵਿਗਾੜ ਆ ਜਾਂਦਾ ਹੈ ਅਤੇ ਸੂਝ, ਕੋਗਨੀਟਿਵ, ਵਿਹਾਰ ਅਤੇ ਜਜ਼ਬਤਾਂ ਵਿੱਚ ਵੀ ਗੰਭੀਰ ਵਿਘਨ ਪੈ ਜਾਂਦਾ ਹੈ। ਇਹ ਗੰਭੀਰ ਬਿਮਾਰੀ ਹੈ ਪਰ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਸਾਇਕੋਸਿਸ ਦੇ ਕਈ ਕਾਰਨ ਹੁੰਦੇ ਹਨ, ਜਿਨ੍ਹਾਂ ਵਿੱਚ ਡੱਰਗਾਂ ਦੀ ਦੁਰਵਰਤੋਂ ਜਾਂ ਵਿਦਵੱਲ ਦਾ ਅਸਰ, ਗੰਭੀਰ ਤਣਾ (ਸਟਰੋਸ), ਸੀਰੀਏਰ ਰੋਗ ਅਤੇ ਮੁੜ ਨਾਲ ਸਬੰਧਤ ਬਿਮਾਰੀਆਂ ਹਨ। ਪਰ ਸਾਇਕੋਸਿਸ ਦਾ ਸਬ ਤੋਂ ਆਮ ਕਾਰਨ ਸਕਿਜ਼ੋਫੋਨੀਆ ਹੈ। ਇਹ ਰੋਗ ਚੜ੍ਹਦੀ ਜਵਾਨੀ ਜਾਂ ਜਵਾਨੀ ਵੇਲੇ ਸ਼ੁਰੂ ਹੁੰਦਾ ਹੈ।

## ਸਾਇਕੋਸਿਸ ਮਨੁਖ ਦੇ ਮਾਨਸਿਕ ਤੇ ਸਮਾਜਿਕ ਵਿਕਾਸ ਨੂੰ ਨੁਕਸਾਨ ਪਹੁੰਚਾਉਣਾ ਹੈ

ਸਾਇਕੋਸਿਸ ਇਕ ਜਵਾਨ ਵਿਅਕਤੀ ਦੀ ਜਿੰਦਗੀ ਵਿੱਚ ਉਸ ਨਾਜ਼ਰ ਵਕਤ ਵਿਘਨ ਪਾਉਂਦੀ ਹੈ ਜਿਸ ਵਕਤ ਉਸ ਦਾ ਸਮਾਜਿਕ ਅਤੇ ਮਾਨਸਿਕ ਵਿਕਾਸ ਹੋ ਰਿਹਾ ਹੈ। ਸਮਾਜਿਕ ਵਿਕਾਸ ਵਿੱਚ ਵਿਘਨ ਪੈਂਦਾ ਹੈ ਕਿਉਂਕਿ ਵਿਅਕਤੀ ਆਪਣੇ ਹਮ ਉਮਰ ਦੇ ਨਾਲ ਦੌਸਤੀ ਨਹੀਂ ਕਰ ਸਕਦਾ ਅਤੇ ਇਸਤੋਂ ਬਾਅਦ ਸਮਾਜੀ ਵਖਰੀਆਂ ਹੋ ਜਾਂਦੀਆਂ ਹੋਣੇ ਪੜ੍ਹਾਈ ਅਤੇ ਕੰਮ ਵਿੱਚ ਗਿਆਵਟ ਆਉਂਦੀ ਹੈ, ਜਿਸ ਕਰਕੇ ਸਮਾਜਿਕ ਅਤੇ ਮਾਲੀ ਗੰਭੀਰ ਨੁਕਸਾਨ ਹੋਣੇ ਦੀ ਸੰਭਾਵਨਾ ਹੈ। ਪਰਿਵਾਰਕ ਸੰਭਾਅ ਦੇ ਵਿੱਚ ਵੀ ਨੁਕਸਾਨ ਹੁੰਦਾ ਹੈ ਕਿਉਂਕਿ ਵਿਅਕਤੀ ਅਤੇ ਪਰਿਵਾਰ ਦੇ ਮੈਂਬਰ ਇਸ ਪਰਿਵਰਤਨ ਨੂੰ ਸਮਝਣ ਅਤੇ ਸਾਮੂਹਾ ਕਰਨ ਦੀ ਸਖਤ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ ਹੋਰ ਮਾਨਸਿਕ ਬਿਮਾਰੀਆਂ ਜਿਥੋਂ ਫਿਰੈਸ਼ (ਉਡਾਸੀ) ਅਤੇ ਡੱਰਗਾਂ ਦੀ ਦੁਰਵਰਤੋਂ ਵੀ ਲਗ ਸਕਦੀਆਂ ਹਨ। ਜਿਨ੍ਹਾਂ ਨੂੰ ਸਾਇਕੋਸਿਸ ਹੁੰਦੀ ਹੈ ਉਨ੍ਹਾਂ ਵਿੱਚ ਖੁਦਕਸ਼ੀ ਦਾ ਖਤਰਾ ਵੀ ਬਹੁਤ ਵੱਧ ਜਾਂਦਾ ਹੈ। ਬਿਮਾਰੀ ਨੂੰ ਸ਼ੁਰੂ ਵਿੱਚ ਹੀ ਪਕਤਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਨ੍ਹਾਂ ਦੇਰ ਬਿਮਾਰੀ ਬਿਨਾਂ ਸਹੀ ਇਲਾਜ ਤੋਂ ਰਹੇਗੀ ਉਨ੍ਹਾਂ ਹੀ ਸਮਾਜਿਕ ਅਤੇ ਮਾਨਸਿਕ ਵਿਕਾਸ ਦਾ ਵਿਘਨ ਸਥਾਈ ਹੋ ਜਾਂਦਾ ਹੈ।

## ਸਾਇਕੋਸਿਸ ਅਤੇ ਦਿਮਾਗੀ ਨੁਕਸਾਨ

ਪਰਮਾਣ ਇਹ ਪਰਗਟ ਕਰਦੇ ਹਨ ਕਿ ਜੇ ਇਲਾਜ ਕਰਨ ਵਿੱਚ ਦੇਰ ਕੀਤੀ ਗਈ ਤਾਂ ਬਿਮਾਰੀ ਪੱਕੀ ਤਰ੍ਹਾਂ ਪੈਰ ਜਮਾ ਲੈਂਦੀ ਹੈ ਅਤੇ ਇਲਾਜ ਦਾ ਵੀ ਕੋਈ ਖਸ ਅਸਰ ਨਹੀਂ ਹੁੰਦਾ। ਸਕਿਜ਼ੋਫੋਨੀਆ ਦੇ ਸ਼ੁਰੂ ਵਿੱਚ ਦਿਮਾਗ ਦੇ ਬਣਾਵਟ ਵਿੱਚ ਪਰਿਵਰਤਨ ਆਮ ਆ ਜਾਂਦੇ ਹਨ ਅਤੇ ਅਕਸਰ ਇਸ ਦੇ ਨਾਲ ਯਾਦਾਸ਼ਤ, ਸਿੰਖਿਆ ਅਤੇ ਕੋਗਨੀਟਿਵ ਯੋਗਤਾ ਦੇ ਵਿੱਚ ਵਿਘਨ ਪੈ ਜਾਂਦਾ ਹੈ। ਜੇ ਬਿਮਾਰੀ ਪੰਥ ਕੁ ਸਾਲ ਕਿਰਿਆਸ਼ੀਲ ਰਹੀ ਤਾਂ ਇਹ ਮਾਨੀਆਂ (ਨੈਂਗੋਟਿਵ) ਤਬਦੀਲੀਆਂ ਦਾ ਪੱਕਾ ਹੋ ਜਾਣ ਦਾ ਖਤਰਨਾਕ ਹੁੰਦਾ ਹੈ। ਕਈ ਵਿਸ਼ੇਸ਼ਗਾਂ ਦਾ ਇਹ ਵਿਸ਼ਵਾਸ ਹੈ ਕਿ ਸਾਇਕੋਸਿਸ ਦਾ ਹਰ ਦੌਰਾ ਖਤਰਨਾਕ ਹੁੰਦਾ ਹੈ ਅਤੇ ਹਰ ਇਕ ਦੌਰਾ ਦਿਮਾਗ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾਉਣਾ ਹੈ। ਜੇ ਠੀਕ ਇਲਾਜ ਕਰਾਉਣਾ ਜਾਏ ਤਾਂ ਅੰਤ ਵਿੱਚ ਅਛੇ ਤੋਂ ਅਛਾ ਨਤੀਜਾ ਨਿਕਲਣ ਦੀ ਸੰਭਾਵਨਾ ਹੈ।

## ਸ਼ੁਰੂ ਵਿੱਚ ਹੀ ਮਦਦ ਦੀ ਮਹੱਤਤਾ

ਵਰਤਮਾਨ ਇਲਾਜ ਸਫਲ ਹੈ ਅਤੇ ਲਗਭਗ ਹਰ ਕੋਈ ਵਿਅਕਤੀ ਸਾਇਕੋਸਿਸ ਦੇ ਪਹਿਲੇ ਦੌਰੇ ਤੋਂ ਠੀਕ ਹੋ ਜਾਂਦਾ ਹੈ। ਜੇ ਬਿਮਾਰੀ ਜਲਦੀ ਪਕੜੀ ਜਾਂਦੇ ਅਤੇ ਉਸਦਾ ਜਲਦੀ ਇਲਾਜ ਹੋ ਜਾਂਦੇ ਤਾਂ ਮਰੀਜ਼ ਦੇ ਠੀਕ ਹੋਣ ਦਾ ਮੱਹਤਵਪੂਰਨ ਨਤੀਜਾ ਹੋ ਸਕਦਾ ਹੈ। ਇਸ ਤੋਂ ਉਲ੍ਲਟ ਜੇ ਰੋਗ ਦੇ ਇਲਾਜ ਨੂੰ ਜਿੰਨੀ ਦੇਰ ਕਿਤੀ ਜਾਏਗੀ ਉਨ੍ਹੀ ਹੀ ਦੇਰ ਬਿਮਾਰੀ ਦੇ ਲਛਣਾਂ ਤੋਂ ਛੁਟਕਾਰੇ ਨੂੰ ਲੋਗੀਂ। ਲਛਣਾਂ ਤੋਂ ਜਿੰਨਾ ਘਟ ਛੁਟਕਾਰਾ ਹੋਏਗਾ, ਬਿਮਾਰੀ ਦੇ ਮੁੜ ਕੇ ਹੋ ਜਾਣ ਦਾ ਉਨ੍ਹਾਂ ਹੀ ਮੌਕਾ ਵੱਧ ਜਾਂਦਾ ਹੈ। ਇਸ ਤੋਂ ਬਿਮਾਰੀ ਦੀ ਜਲਦੀ ਪਕੜ ਅਤੇ ਇਲਾਜ ਦੇ ਸ਼ੁਰੂਆਤ ਵਿੱਚ ਤਿੰਨ ਕੁ ਸਾਲ ਲਗ ਜਾਂਦੇ ਹਨ। ਖੋਜ ਇਹ ਵੀ ਦਸਦੀ ਹੈ ਕਿ ਗੰਭੀਰ ਸਾਇਕੋਸਿਸ ਦੇ ਸ਼ੁਰੂਆਤ ਅਤੇ ਸਹੀ ਇਲਾਜ ਦੇ ਸ਼ੁਰੂਆਤ ਵਿੱਚ ਵੀ ਕਾਫੀ ਸਮਾਂ (ਇਕ ਸਾਲ ਦੇ ਨੇਤੇ-ਤੇਤੇ) ਲਗ ਜਾਂਦੀ ਹੈ। ਕਿਉਂਕਿ ਸਾਇਕੋਸਿਸ ਦੇ ਮੁਫ਼ਲੇ ਲਛਣਾਂ ਦੀ ਲਪਾਰਵਾਹੀ ਕਾਰਣ ਨੁਕਸਾਨ ਪਹੁੰਚਾਉਣਾ ਹੈ ਇਸ ਕਰਕੇ ਪੂਰੇ ਸੂਚੇ ਵਿੱਚ ਯੋਗ ਦੰਗ ਸਥਾਪਤ ਕੀਤੇ ਜਾਣੇ ਚਾਹੀਏ ਹਨ ਤਾਂਕਿ ਵਿਆਕਤੀਆਂ ਦੀ ਜਲਦੀ ਤੋਂ ਜਲਦੀ ਮਦਦ ਕੀਤੀ ਜਾ ਸਕੇ। ਮਦਦ ਪੂਰੀ ਹਮਦਰਦੀ ਅਤੇ ਸਤਿਕਾਰ ਦੇ ਨਾਲ ਦਿੱਤੀ ਜਾਣੀ ਚਾਹੀਦੀ ਹੈ। ਵਿਆਕਤੀ ਨੂੰ ਹੋਰ ਮਾਨਸਿਕ ਸਦਮਾ ਪੁੰਚਾਣ ਨਾਲ ਹੋਰ ਸਮੱਸਿਆਵਾਂ ਪੈਦਾ ਹੋਣ ਗਿਆਂ ਅਤੇ ਉਹ ਵਿਆਕਤੀ ਅੰਰਭਕ ਇਲਾਜ ਤੋਂ ਢੂਹ ਹਟ ਜਾਂਦਾ ਹੈ।

## ਸਾਇਕੋਸਿਸ ਦੀ ਚੇਤਾਵਨੀ ਦੇ ਅੰਰਭਕ ਲੱਛਣ

ਸਾਇਕੋਸਿਸ ਦੀ ਸ਼ੁਰੂਆਤ ਭਾਵੋਂ ਅਚਾਨਕ ਹੋਵੇ ਪਰ ਇਸ ਤੋਂ ਪਹਿਲਾਂ ਰਹਿਣੀ ਬਹਿਣੀ ਵਿੱਚ ਖਾਸ ਤਰ੍ਹਾਂ ਦੀ ਤਬਦੀਲੀ ਆ ਜਾਂਦੀ ਹੈ ਜੋ ਛਹ ਹਫ਼ਤੇ, ਮਰੀਜ਼ ਜਾਂ ਸਾਲਾਂ ਬੱਧੀ ਰਹਿੰਦੀ ਹੈ। ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨੂੰ ਆਮ ਤੌਰ ਤੇ ਸੱਕ ਜ਼ਰੂਰ ਹੁੰਦਾ ਹੈ ਕਿ ਇਸ ਵਿਆਕਤੀ ਦੇ ਰਹਿਣੀ ਬਹਿਣੀ ਵਿੱਚ ਤਬਦੀਲੀ ਆ ਗਈ ਹੈ ਅਤੇ ਇਹ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਇਨ੍ਹਾਂ ਲਛਣਾਂ ਦੇ ਨੰਬਰ, ਮਿਆਦ ਅਤੇ ਤੀਬਰਤਾ ਹਰ ਵਿਆਕਤੀ ਵਿੱਚ ਅਲੱਗ ਅਲੱਗ ਹੁੰਦੀ ਹੈ।

### ਸੰਭਾਵਿਤ ਲੱਛਣਾਂ ਦੀ ਚੇਤਾਵਨੀ

ਇਹਨਾਂ ਰਹਿਣੀ ਬਹਿਣੀ ਦੀਆਂ ਤਬਦੀਲੀਆਂ ਵਿੱਚੋਂ ਬਹੁਤ ਸਾਰਿਆਂ ਤੋਂ ਕਿਸੇ ਵੀ ਤਣਾ ਕਰ ਕੇ ਆਮ ਪ੍ਰਤੀਕਿਰਿਆ ਹੁੰਦੀਆਂ ਹਨ।

ਕੋਸ਼ਿਸ਼ ਕਰੋ ਕਿ ਜ਼ਿਆਦਾ ਪਰੋਸ਼ਨ ਨਾ ਹੋਵੇ। ਸੱਚੋ, ਕਿ ਇਹ ਰਹਿਣੀ ਬਹਿਣੀ ਦੀਆਂ ਤਬਦੀਲੀਆਂ ਵਿਆਕਤੀ ਨੂੰ ਜ਼ਿਆਦਾ ਤੱਕ ਕਰ ਰਹੀਆਂ ਹਨ, ਜਾਂ ਪੱਕ, ਸਕੂਲ ਜਾਂ ਕਾਬੇਥਾਰ ਦੇ ਕੰਮਕਾਸ ਵਿੱਚ ਵਿਘਨ ਪਾ ਰਹੀਆਂ ਹਨ? ਕਿ ਇਹ ਦੁਸ਼ਗਿਆਂ ਵਾਸਤੇ ਵਿਘਨਕਾਰੀ ਜਾਂ ਤੰਤ ਕਰਨ ਵਾਲੀਆਂ ਹਨ? ਕਿ ਇਹ ਰਹਿਣੀ ਬਹਿਣੀ ਬਹੁਤ ਲੰਬੇ ਸੰਮੇਂ ਤੋਂ ਚਲ ਰਹੀ ਹੈ? ਜਿਨ੍ਹਾਂ ਵਿਆਕਤੀਆਂ ਵਿੱਚ ਇਹ ਲਛਣ ਸਾਂਸ਼ੱਟ ਨਜ਼ਰ ਆਉਂਦੇ ਹੋਣ ਉਹਨਾਂ ਦਾ ਬਹੁਤ ਧਿਆਨ ਪੂਰਵਕ ਨਿਰੀਖਣ ਕਰਨਾ ਚਾਹਿਦਾ ਹੈ ਕਿਉਂਕਿ ਇਹ ਲਛਣ ਬਹੁਤ ਗੰਭੀਰ ਮਾਨਸਿਕ ਰੋਗ ਦੀ ਚੇਤਾਵਨੀ ਦੇਂਦੇ ਹਨ। ਜੇ ਤੁਸੀਂ ਫਿਕਰ ਮੰਦ ਹੋ ਰਿਹਾ ਹੋਵੋਗੇ, ਮੈਂਟਲ ਹੈਲਥ ਸੈਂਟਰ, ਜਾਂ ਕੰਮਿਊਨਿਟੀ ਦੇ ਕਿਸੇ ਵੀ ਸਾਧਨ ਤੋਂ ਸਲਾਹ ਜਾਂ ਮਦਦ ਲੈਣ ਤੋਂ ਨਾ ਘਰਗਾਉ।

### ਰਹਿਣੀ ਬਹਿਣੀ

ਆਮ ਤੋਂ ਘੱਟ ਨੀਂਦ ਦੇ ਆਉਣ ਦੇ ਬਾਬੂਸੂਦ ਵੀ ਤਾਜਾ ਮੈਹਸੂਸ ਕਰਨ।

ਆਪਣੇ ਆਪ ਨੂੰ ਸਾਫ ਸੂਖਦਾ ਨਾ ਰਖਣ।

ਬਹੁਤ ਜ਼ਿਆਦਾ ਲਿਖਣਾ ਜਿਸਦਾ ਕੇਵੀ ਮਤਲਬ ਨਾ ਹੋਵੇ।

ਸਰੀਰ ਨੂੰ ਕਿਸੇ ਇਕ ਪੇਸ਼ੀਸ਼ ਵਿੱਚ ਪੰਥਿਆਂ ਬੱਧੀ ਰਖਣ।

ਬਹੁਤ ਬਸ਼ (ਹਾਈ) ਜਾਂ ਬਹੁਤ ਉਦਾਸ - ਜਾਂ ਦੋਨੋਂ ਦੇ ਚੱਕਰ ਵਿੱਚ ਰਹਿਣ।

ਅਪਣਾ ਕਿਸੇ ਅੰਗ ਨੂੰ ਕੱਟਣਾ ਜਾਂ ਅਪਣੇ ਆਪ ਨੂੰ ਕੱਟਣਾ ਵੱਡੇ ਦੀ ਧਮਕੀ ਦੇਣੀ।

ਟਿਕਟਿਕੀ ਲਗਾ ਕੇ ਦੇਖੀ ਜਾਣ - ਜਾਂ ਜਲਦੀ ਜਲਦੀ ਅੱਖਾਂ ਬੰਦ ਕਰਨੀਆਂ ਅਤੇ ਖੋਲ੍ਹਾਂ।

### ਸੋਚ ਅਤੇ ਬੋਲੀ

ਧਰਮ ਜਾਂ ਤੰਤਰ ਕਿਰਿਆ ਵਿੱਚ ਬਹੁਤ ਜ਼ਿਆਦਾ ਰੁੱਝੇ ਰਹਿਣ।

ਬਹੁਤ ਤੇਜ਼ ਤੇਜ਼ ਬੋਲਣਾ ਜਿਸ ਨੂੰ ਰੋਕਣਾ ਮੁਸ਼ਕਲ ਹੋਵੇ।

ਆਪਣੇ ਆਪ ਨੂੰ ਬਹੁਤ ਵੱਡੀ ਹਸਤੀ ਸਮਝਣ।

ਬਹੁਤ ਜ਼ਿਆਦਾ ਉਤੇਜਿਤ ਹੋਣਾ (ਸੋਰ, ਰੋਸਨੀ, ਰੰਗ, ਕੱਪਤਾ)

ਲਵਾਜ਼ਾਂ ਨੂੰ ਅਜੀਬ ਢੰਗ ਨਾਲ ਵਰਤਣਾ ਜਾਂ ਅਨੋਹੇ ਢੰਗ ਨਾਲ ਬੋਲਣਾ।

ਵਿਆਕਤੀ ਨੂੰ ਮੈਹਸੂਸ ਹੁੰਦਾ ਹੈ ਕਿ ਉਸਦੇ ਆਸ ਪਾਸ ਦੀਆਂ ਚੀਜ਼ਾਂ ਬਦਲ ਗਈਆਂ ਹਨ

### ਉਤੇਜਿਤ

ਯਾਦਸ਼ਾਲਾ ਦੀ ਸਮੱਸਿਆ

ਧਿਆਨ ਇਕਾਰਾਰ ਨਾ ਹੋਣਾ

ਤਰਕੀਣ ਬਿਆਨ ਦੇਣਾ

ਬਹੁਤ ਘੱਟ ਬੋਲਣਾ

ਅਵਾਜ਼ਾਂ ਸੁਣਨੀਆਂ

ਜ਼ਿਆਦਾ ਬੇਧਿਆਨੀ ਰਹਣੀ

### ਅਚਾਨਕ ਗੁੱਸਾ ਆਉਣਾ

ਵਹਿਮੀ ਹੋਣਾ

ਲੋਕਾਂ ਤੋਂ ਇਕ ਨਵਾਂ ਡਰ

### ਸਮਾਜਕ

ਸਮਾਜਕ ਸਥਾਂ ਦੇ ਵਿੱਚ ਬਹੁਤ ਵਿਘਨ ਪੈਣ।

ਆਮ ਸਰਗਰਾਮੀਆਂ ਨੂੰ ਛੱਡ ਦੇਣਾ - ਜਾਂ ਜਿੰਦਗੀ ਤੋਂ ਨਿਰਾਸ ਹੋ ਜਾਣ।

ਕਿਸੇ ਦੂਹਿਣੇ ਦੇ ਬਹੁਤ ਵੱਡੇ ਲੁਣਿਆਂ ਤੋਂ ਮਨਾ ਕਰਨਾ; ਦਸਤਾਨੇ ਪਾ ਕੇ ਰਖਣੇ, ਵਗੈਰਾ ਵਗੈਰਾ

ਸਮਾਜਕ ਵਖਰੋਵਾਂ, ਅਲਿਹਦਗੀ ਜਾਂ ਟਿੱਕਲਿਆਂ ਰਹਿਣਾ।

### ਜਜ਼ਬਾਤੀ

ਉਤੇਜਿਤ ਭਾਵ

ਬੁਰੀ ਖਬਰ ਤੋਂ ਹੋਸਣਾ

ਲਗਾਤਾਰ ਦਿੱਤਿਤੀ ਮਿਜ਼ਾਜ

ਬੁਨਿਆਦੀ ਸਖਸੀਅਤ ਵਿੱਚ ਤਬਦੀਲੀ

ਰਹਿਣੀ ਬਹਿਣੀ ਦੇ ਵਿੱਚ ਤਬਦੀਲੀ ਅਤੇ ਲਪਚਵਾਹ ਹੋ ਜਾਣ।

ਪਰੋਨਾ ਵਿੱਚ ਲਗਾਤਾਰ ਅਤੇ ਮਹੱਤਵਪੂਰਨ ਗਿਆਵਟ